



ਬੈਨੀਫਿਟਸ ਅਤੇ ਕਵਰੇਜ ਦਾ ਸਾਰਾਂਸ਼ (SBC) ਦਸਤਾਵੇਜ਼ ਤੁਹਾਨੂੰ ਇੱਕ ਹੈਲਥ ਪਲਾਨ ਚੁਣਨ ਵਿੱਚ ਮਦਦ ਕਰੇਗਾ। SBC ਤੁਹਾਨੂੰ ਦਿਖਾਉਂਦਾ ਹੈ ਕਿ ਤੁਸੀਂ ਅਤੇ **ਪਲਾਨ ਕਵਰ** ਕੀਤੀਆਂ ਹੈਲਥ ਕੇਅਰ ਸੇਵਾਵਾਂ ਦੀ ਲਾਗਤ ਨੂੰ ਕਿਵੇਂ ਸਾਂਝਾ ਕਰੋਗੇ। ਨੋਟ: ਇਸ **ਪਲਾਨ** (ਜਿਸ ਨੂੰ **ਪ੍ਰੀਮੀਅਮ** ਕਿਹਾ ਜਾਂਦਾ ਹੈ) ਦੀ ਲਾਗਤ ਬਾਰੇ ਜਾਣਕਾਰੀ ਵੱਖਰੇ ਤੌਰ 'ਤੇ **ਪ੍ਰਦਾਨ** ਕੀਤੀ ਜਾਵੇਗੀ। ਇਹ ਸਿਰਫ਼ ਇੱਕ ਸਾਰਾਂਸ਼ ਹੈ। ਆਪਣੇ ਕਵਰੇਜ ਬਾਰੇ ਹੋਰ ਜਾਣਕਾਰੀ ਲਈ, ਜਾਂ ਕਵਰੇਜ ਦੀਆਂ ਸਮੁੱਚੀਆਂ ਸ਼ਰਤਾਂ ਦੀ ਕਾਪੀ ਪ੍ਰਾਪਤ ਕਰਨ ਲਈ, www.HealthReformPlanSBC.com 'ਤੇ ਜਾਓ ਜਾਂ 1-800-370-4526 'ਤੇ ਕਾਲ ਕਰੋ। ਆਮ ਸ਼ਬਦਾਂ ਦੀਆਂ ਆਮ ਪਰਿਭਾਸ਼ਾਵਾਂ ਲਈ, ਜਿਵੇਂ ਕਿ **ਮਨਜ਼ੂਰਸ਼ੁਦਾ ਰਕਮ, ਬਕਾਇਆ** ਬਿਲਿੰਗ, **ਸਹਿ-ਬੀਮਾ, ਸਹਿ-ਭੁਗਤਾਨ, ਕਟੋਤੀਯੋਗ, ਪ੍ਰਦਾਤਾ, ਜਾਂ ਹੋਰ ਰੇਖਾਂਕਿਤ ਸ਼ਰਤਾਂ** ਲਈ, ਸ਼ਬਦਾਵਲੀ ਦੇਖੋ। ਤੁਸੀਂ <https://www.healthcare.gov/sbc-glossary/> 'ਤੇ ਸ਼ਬਦਾਵਲੀ ਦੇਖ ਸਕਦੇ ਹੋ ਜਾਂ ਕਾਪੀ ਦੀ ਬੇਨਤੀ ਕਰਨ ਲਈ 1-800-370-4526 'ਤੇ ਕਾਲ ਕਰ ਸਕਦੇ ਹੋ।

ਇਸਦੇ ਲਈ ਕਵਰੇਜ: ਵਿਅਕਤੀਗਤ + ਪਰਿਵਾਰ | ਪਲਾਨ ਪ੍ਰਕਾਰ: POS

ਮਹੱਤਵਪੂਰਨ ਸਵਾਲ	ਉੱਤਰ	ਇਹ ਮਹੱਤਵਪੂਰਨ ਕਿਉਂ ਹੈ:
ਸਮੁੱਚੀ ਕਟੋਤੀਯੋਗ ਕੀ ਹੈ?	ਇਨ-ਨੈਟਵਰਕ: ਵਿਅਕਤੀਗਤ \$200 / ਪਰਿਵਾਰ \$400. ਆਊਟ-ਆਫ਼-ਨੈਟਵਰਕ: ਵਿਅਕਤੀਗਤ \$200 / ਪਰਿਵਾਰ \$400.	ਆਮ ਤੌਰ 'ਤੇ, ਇਸ ਪਲਾਨ ਦਾ ਭੁਗਤਾਨ ਸੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਪ੍ਰਦਾਤਾਵਾਂ ਤੋਂ ਕਟੋਤੀਯੋਗ ਰਕਮ ਤੱਕ ਸਾਰੀਆਂ ਲਾਗਤਾਂ ਦਾ ਭੁਗਤਾਨ ਕਰਨਾ ਪਵੇਗਾ। ਜੇ ਤੁਹਾਡੇ ਕੋਲ ਪਲਾਨ ਵਿੱਚ ਪਰਿਵਾਰ ਦੇ ਹੋਰ ਮੈਂਬਰ ਹਨ ਤਾਂ ਹਰੇਕ ਪਰਿਵਾਰਕ ਮੈਂਬਰ ਨੂੰ ਆਪਣੇ ਖੁਦ ਦੇ ਕਟੋਤੀਯੋਗ ਨੂੰ ਉਦੇਂ ਤੱਕ ਪੂਰਾ ਕਰਨਾ ਚਾਹੀਦਾ ਹੈ ਜਦੋਂ ਤੱਕ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਦੁਆਰਾ ਭੁਗਤਾਨ ਕੀਤੇ ਗਏ ਕਟੋਤੀਯੋਗ ਖਰਚਿਆਂ ਦੀ ਕੁਲ ਰਕਮ ਸਮੁੱਚੀ ਪਰਿਵਾਰ ਕਟੋਤੀਯੋਗ ਪੂਰੀ ਨਹੀਂ ਕੀਤੀ ਜਾਂਦੀ।
ਕੀ ਤੁਹਾਡੀ ਕਟੋਤੀਯੋਗ ਨੂੰ ਪੂਰਾ ਕਰਨ ਤੋਂ ਪਹਿਲਾਂ ਕੋਈ ਸੇਵਾਵਾਂ ਕਵਰ ਕੀਤੀਆਂ ਜਾਂਦੀਆਂ ਹਨ?	ਹਾਂ। ਤੁਹਾਡੇ ਕਟੋਤੀਯੋਗ ਨੂੰ ਪੂਰਾ ਕਰਨ ਤੋਂ ਪਹਿਲਾਂ ਦਫ਼ਤਰ ਦੇ ਦੋਰਿਆਂ, ਤਜਵੀਜ਼ ਕੀਤੀਆਂ ਦਵਾਈਆਂ, ਆਊਟ ਪੈਸੈਟ ਹਸਪਤਾਲ ਸੇਵਾਵਾਂ ਅਤੇ ਰੋਕਥਾਮ ਦੇਖਭਾਲ ਨੂੰ ਕਵਰ ਕੀਤਾ ਜਾਂਦਾ ਹੈ।	ਇਹ ਪਲਾਨ ਕੁਝ ਆਈਟਮਾਂ ਅਤੇ ਸੇਵਾਵਾਂ ਨੂੰ ਕਵਰ ਕਰਦਾ ਹੈ ਭਾਵੇਂ ਤੁਸੀਂ ਅਜੇ ਤੱਕ ਕਟੋਤੀਯੋਗ ਰਕਮ ਨੂੰ ਪੂਰਾ ਨਾ ਕੀਤਾ ਹੋਵੇ। ਪਰ ਇੱਕ ਸਹਿ-ਭੁਗਤਾਨ ਜਾਂ ਸਹਿ-ਬੀਮਾ ਲਾਗੂ ਹੋ ਸਕਦਾ ਹੈ। ਉਦਾਹਰਨ ਲਈ, ਇਹ ਪਲਾਨ ਕੁਝ ਰੋਕਥਾਮ ਵਾਲੀਆਂ ਸੇਵਾਵਾਂ ਨੂੰ ਬਿਨਾਂ ਲਾਗਤ ਸਾਂਝਾ ਕੀਤੇ ਅਤੇ ਤੁਹਾਡੀ ਕਟੋਤੀਯੋਗ ਨੂੰ ਪੂਰਾ ਕਰਨ ਤੋਂ ਪਹਿਲਾਂ ਕਵਰ ਕਰਦਾ ਹੈ। ਕਵਰ ਕੀਤੀਆਂ ਰੋਕਥਾਮ ਸੇਵਾਵਾਂ ਦੀ ਸੂਚੀ ਨੂੰ ਦੇਖਣ ਲਈ https://www.healthcare.gov/coverage/preventive-care-benefits/ 'ਤੇ ਜਾਓ।
ਕੀ ਵਿਸ਼ੇਸ਼ ਸੇਵਾਵਾਂ ਲਈ ਹੋਰ ਕਟੋਤੀਯੋਗ ਹਨ?	ਨਹੀਂ।	ਤੁਹਾਨੂੰ ਵਿਸ਼ੇਸ਼ ਸੇਵਾਵਾਂ ਲਈ ਕਟੋਤੀਯੋਗ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੈ।
ਇਸ ਪਲਾਨ ਲਈ ਆਊਟ-ਆਫ਼-ਪਾਕੇਟ ਸੀਮਾ ਕੀ ਹੈ?	ਇਨ-ਨੈਟਵਰਕ: ਵਿਅਕਤੀਗਤ \$1,800 / ਪਰਿਵਾਰ \$3,600. ਆਊਟ-ਆਫ਼-ਨੈਟਵਰਕ: ਵਿਅਕਤੀਗਤ \$1,800 / ਪਰਿਵਾਰ \$3,600. ਤਜਵੀਜ਼ ਕੀਤੀਆਂ ਦਵਾਈਆਂ : ਵਿਅਕਤੀਗਤ \$200 / ਪਰਿਵਾਰ \$400.	ਆਊਟ-ਆਫ਼-ਪਾਕੇਟ ਸੀਮਾ ਉਹ ਸਭ ਤੋਂ ਵੱਧ ਰਾਸ਼ੀ ਹੈ ਜੋ ਤੁਸੀਂ ਕਵਰ ਕੀਤੀਆਂ ਸੇਵਾਵਾਂ ਲਈ ਇੱਕ ਸਾਲ ਵਿੱਚ ਭੁਗਤਾਨ ਕਰ ਸਕਦੇ ਹੋ। ਜੇ ਇਸ ਪਲਾਨ ਵਿੱਚ ਤੁਹਾਡੇ ਪਰਿਵਾਰ ਦੇ ਹੋਰ ਮੈਂਬਰ ਹਨ, ਤਾਂ ਉਨ੍ਹਾਂ ਨੂੰ ਆਪਣੀ ਆਊਟ-ਆਫ਼-ਪਾਕੇਟ ਸੀਮਾਵਾਂ ਨੂੰ ਪੂਰਾ ਕਰਨਾ ਪਵੇਗਾ ਜਦੋਂ ਤੱਕ ਸਮੁੱਚੀ ਪਰਿਵਾਰ ਦੀ ਆਊਟ-ਆਫ਼-ਪਾਕੇਟ ਸੀਮਾ ਪੂਰੀ ਨਹੀਂ ਹੋ ਜਾਂਦੀ।
ਆਊਟ-ਆਫ਼-ਪਾਕੇਟ ਸੀਮਾ ਵਿੱਚ ਕੀ ਸ਼ਾਮਲ ਨਹੀਂ ਹੈ?	ਪ੍ਰੀਮੀਅਮ, ਬਕਾਇਆ-ਬਿਲਿੰਗ ਖਰਚੇ, ਹੈਲਥ ਕੇਅਰ ਇਸ ਪਲਾਨ ਵਿੱਚ ਸੇਵਾਵਾਂ ਲਈ ਪੂਰਵ-ਅਧਿਕਾਰ ਪ੍ਰਾਪਤ ਕਰਨ ਵਿੱਚ ਅਸਫਲਤਾ ਲਈ ਕਵਰ ਅਤੇ ਜੁਰਮਾਨੇ ਸ਼ਾਮਲ ਨਹੀਂ ਹਨ।	ਭਾਵੇਂ ਤੁਸੀਂ ਇਨ੍ਹਾਂ ਖਰਚਿਆਂ ਦਾ ਭੁਗਤਾਨ ਕਰਦੇ ਹੋ, ਪਰ ਇਨ੍ਹਾਂ ਨੂੰ ਆਊਟ-ਆਫ਼-ਪਾਕੇਟ ਸੀਮਾ ਵਿੱਚ ਨਹੀਂ ਗਿਣਿਆ ਜਾਂਦਾ।

ਮਹੱਤਵਪੂਰਨ ਸਵਾਲ	ਉੱਤਰ	ਇਹ ਮਹੱਤਵਪੂਰਨ ਕਿਉਂ ਹੈ:
ਜੇਕਰ ਤੁਸੀਂ ਇੱਕ <u>ਨੈਟਵਰਕ ਪ੍ਰਦਾਤਾ</u> ਦੀ ਵਰਤੋਂ ਕਰਦੇ ਹੋ ਤਾਂ ਕੀ ਤੁਸੀਂ ਘੱਟ ਭੁਗਤਾਨ ਕਰੋਗੇ?	ਹਾਂ। ਇਨ-ਨੈਟਵਰਕ ਪ੍ਰਦਾਤਾਵਾਂ ਦੀ ਸੂਚੀ ਲਈ www.aetna.com/docfind ਦੇਖੋ ਜਾਂ 1-800-370-4526 'ਤੇ ਕਾਲ ਕਰੋ।	ਇਹ ਪਲਾਨ ਪ੍ਰਦਾਤਾ ਨੈਟਵਰਕ ਦੀ ਵਰਤੋਂ ਕਰਦਾ ਹੈ। ਜੇਕਰ ਤੁਸੀਂ ਇੱਕ ਪਲਾਨ ਨੈਟਵਰਕ ਵਿੱਚ ਪ੍ਰਦਾਤਾ ਦੀ ਵਰਤੋਂ ਕਰਦੇ ਹੋ ਤਾਂ ਕੀ ਤੁਸੀਂ ਘੱਟ ਭੁਗਤਾਨ ਕਰੋਗੇ। ਜੇ ਤੁਸੀਂ ਕਿਸੇ <u>ਆਊਟ-ਆਫ-ਨੈਟਵਰਕ ਪ੍ਰਦਾਤਾ</u> ਦੇ ਖਰਚੇ ਅਤੇ ਤੁਹਾਡੇ ਪਲਾਨ ਦੇ ਭੁਗਤਾਨ (ਬਕਾਇਆ ਬਿਲਿੰਗ) ਵਿੱਚ ਅੰਤਰ ਵਾਸਤੇ ਕਿਸੇ ਪ੍ਰਦਾਤਾ ਤੋਂ ਇੱਕ ਬਿਲ ਪ੍ਰਾਪਤ ਹੋ ਸਕਦਾ ਹੈ। ਧਿਆਨ ਰੱਖੋ, ਤੁਹਾਡਾ <u>ਨੈਟਵਰਕ ਪ੍ਰਦਾਤਾ</u> ਕੁਝ ਸੇਵਾਵਾਂ (ਜਿਵੇਂ ਕਿ ਲੈਬ ਦਾ ਕੰਮ) ਲਈ ਕਿਸੇ <u>ਆਊਟ-ਆਫ-ਨੈਟਵਰਕ ਪ੍ਰਦਾਤਾ</u> ਦੀ ਵਰਤੋਂ ਕਰ ਸਕਦਾ ਹੈ। ਸੇਵਾਵਾਂ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੇ ਪ੍ਰਦਾਤਾ ਨਾਲ ਸੰਪਰਕ ਕਰੋ।
ਕੀ ਤੁਹਾਨੂੰ ਕਿਸੇ <u>ਮਾਹਰ ਨੂੰ ਮਿਲਣ ਲਈ ਰੈਫਰਲ</u> ਦੀ ਲੋੜ ਹੈ?	ਨਹੀਂ।	ਤੁਸੀਂ ਆਪਣੇ ਦੁਆਰਾ ਚੁਣੇ ਹੋਏ <u>ਮਾਹਰ ਨੂੰ ਰੈਫਰਲ</u> ਤੋਂ ਬਿਨਾਂ ਮਿਲ ਸਕਦੇ ਹੋ।



ਇਸ ਚਾਰਟ ਵਿੱਚ ਦਿਖਾਏ ਗਏ ਸਾਰੇ ਸਹਿ-ਭੁਗਤਾਨ ਅਤੇ ਸਹਿ-ਬੀਮਾ ਖਰਚੇ ਤੁਹਾਡੀ ਕਟੋਤੀਯੋਗ ਨੂੰ ਪੂਰਾ ਕੀਤੇ ਜਾਣ ਤੋਂ ਬਾਅਦ ਦੇ ਹਨ, ਜੇ ਕੋਈ ਕਟੋਤੀਯੋਗ ਰਕਮ ਲਾਗੂ ਹੁੰਦੀ ਹੈ।

ਆਮ ਮੈਡੀਕਲ ਇਵੈਂਟ	ਤੁਹਾਨੂੰ ਲੋੜੀਂਦੀਆਂ ਸੇਵਾਵਾਂ	ਤੁਸੀਂ ਕੀ ਭੁਗਤਾਨ ਕਰੋਗੇ		ਸੀਮਾਵਾਂ, ਡੋਟਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ
		ਇਨ-ਨੈਟਵਰਕ ਪ੍ਰਦਾਤਾ (ਤੁਸੀਂ ਘੱਟ ਤੋਂ ਘੱਟ ਭੁਗਤਾਨ ਕਰੋਗੇ)	ਆਊਟ-ਆਫ-ਨੈਟਵਰਕ ਪ੍ਰਦਾਤਾ (ਤੁਸੀਂ ਸਭ ਤੋਂ ਵੱਧ ਭੁਗਤਾਨ ਕਰੋਗੇ)	
ਜੇ ਤੁਸੀਂ ਕਿਸੇ ਹੈਲਥ ਕੇਅਰ ਪ੍ਰਦਾਤਾ ਦੇ ਦੱਢਤਰ ਜਾਂ ਕਲੀਨਿਕ ਦਾ ਦੌਰਾ ਕਰਦੇ ਹੋ	ਕਿਸੇ ਸੱਟ ਜਾਂ ਬਿਮਾਰੀ ਦੇ ਇਲਾਜ ਲਈ ਪ੍ਰਾਇਮਰੀ ਕੇਅਰ ਦਾ ਦੌਰਾ	\$10 <u>ਸਹਿ-ਭੁਗਤਾਨ/ਦੌਰਾ</u> , <u>ਕਟੋਤੀਯੋਗ ਲਾਗੂ</u> ਨਹੀਂ ਹੁੰਦਾ, ਚੁਣਿੰਦਾ PCP ਲਈ ਕਿਸੇ ਖਰਚ ਤੋਂ ਇਲਾਵਾ	\$10 <u>ਸਹਿ-ਭੁਗਤਾਨ/ਦੌਰਾ</u> , <u>ਕਟੋਤੀਯੋਗ ਲਾਗੂ</u> ਨਹੀਂ ਹੁੰਦਾ	ਕੋਈ ਨਹੀਂ
	ਮਾਹਰ ਦਾ ਦੌਰਾ	\$10 <u>ਸਹਿ-ਭੁਗਤਾਨ/ਦੌਰਾ</u> , <u>ਕਟੋਤੀਯੋਗ ਲਾਗੂ</u> ਨਹੀਂ ਹੁੰਦਾ	\$10 <u>ਸਹਿ-ਭੁਗਤਾਨ/ਦੌਰਾ</u> , <u>ਕਟੋਤੀਯੋਗ ਲਾਗੂ</u> ਨਹੀਂ ਹੁੰਦਾ	ਕੋਈ ਨਹੀਂ
	ਰੋਕਥਾਮ ਦੇਖਭਾਲ /ਸਕ੍ਰੀਨਿੰਗ / ਇਮਿਊਨਾਈਜ਼ੇਸ਼ਨ	ਕੋਈ ਖਰਚਾ ਨਹੀਂ	\$10 <u>ਸਹਿ-ਭੁਗਤਾਨ/ਦੌਰਾ</u> , <u>ਕਟੋਤੀਯੋਗ ਲਾਗੂ</u> ਨਹੀਂ ਹੁੰਦਾ, ਮੈਮੋਗ੍ਰਾਮਾਂ ਲਈ ਕਿਸੇ ਖਰਚ ਤੋਂ ਇਲਾਵਾ	ਤੁਹਾਨੂੰ ਉਨ੍ਹਾਂ ਸੇਵਾਵਾਂ ਲਈ ਭੁਗਤਾਨ ਕਰਨਾ ਪੈ ਸਕਦਾ ਹੈ ਜੇ ਰੋਕਥਾਮ ਯੋਗ ਨਹੀਂ ਹਨ। ਆਪਣੇ ਪ੍ਰਦਾਤਾ ਨੂੰ ਪੁੱਛੋ ਕਿ ਕੀ ਲੋੜੀਂਦੀਆਂ ਸੇਵਾਵਾਂ ਰੋਕਥਾਮ ਵਾਲੀਆਂ ਹਨ। ਫਿਰ ਦੇਖੋ ਕਿ ਤੁਹਾਡਾ ਪਲਾਨ ਕਿਸ ਲਈ ਭੁਗਤਾਨ ਕਰੇਗਾ।
ਜੇਕਰ ਤੁਹਾਡਾ ਕੋਈ ਟੈਸਟ ਹੈ	ਡਾਇਗਨੋਸਟਿਕ ਟੈਸਟ (ਐਕਸ-ਰੇ, ਖੂਨ ਦੇ ਕਾਰਜ ਸੰਬੰਧੀ)	ਕੋਈ ਖਰਚਾ ਨਹੀਂ	ਕੋਈ ਖਰਚਾ ਨਹੀਂ	ਕੋਈ ਨਹੀਂ
	ਇਮੇਜਿੰਗ (CT/PET ਸਕੈਨ, MRIs)	ਕੋਈ ਖਰਚਾ ਨਹੀਂ	ਕੋਈ ਖਰਚਾ ਨਹੀਂ	ਕੋਈ ਨਹੀਂ

ਆਮ ਮੈਡੀਕਲ ਇਵੈਂਟ	ਤੁਹਾਨੂੰ ਲੇੜੀਂਦੀਆਂ ਸੇਵਾਵਾਂ	ਤੁਸੀਂ ਕੀ ਭੁਗਤਾਨ ਕਰੋਗੇ		ਸੀਮਾਵਾਂ, ਛੋਟਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ
		ਇਨ-ਨੈਟਵਰਕ ਪ੍ਰਦਾਤਾ (ਤੁਸੀਂ ਘੱਟ ਤੋਂ ਘੱਟ ਭੁਗਤਾਨ ਕਰੋਗੇ)	ਆਊਟ-ਆਫ਼-ਨੈਟਵਰਕ ਪ੍ਰਦਾਤਾ (ਤੁਸੀਂ ਸਭ ਤੋਂ ਵੱਧ ਭੁਗਤਾਨ ਕਰੋਗੇ)	
<p>ਜੇਕਰ ਤੁਹਾਨੂੰ ਆਪਣੀ ਬਿਮਾਰੀ ਜਾਂ ਸਥਿਤੀ ਦੇ ਇਲਾਜ ਲਈ ਦਵਾਈਆਂ ਦੀ ਲੇੜ ਹੈ</p> <p><u>ਤਜਵੀਜ਼ ਕੀਤੀਆਂ ਦਵਾਈਆਂ ਦੀ ਕਵਰੇਜ Sav-Rx ਦੁਆਰਾ ਪ੍ਰਬੰਧਿਤ ਕੀਤੀ ਜਾਂਦੀ ਹੈ</u></p> <p><u>ਤਜਵੀਜ਼ ਕੀਤੀਆਂ ਦਵਾਈਆਂ ਦੀ ਕਵਰੇਜ ਬਾਰੇ ਹੋਰ ਜਾਣਕਾਰੀ www.savrx.com 'ਤੇ ਉਪਲਬਧ ਹੈ</u></p>	ਜੈਨਰਿਕ ਦਵਾਈਆਂ	<p><u>ਸਹਿ-ਭੁਗਤਾਨ/ਤਜਵੀਜ਼ ਕਰਨਾ, ਕਟੋਤੀਯੋਗ ਲਾਗੂ ਨਹੀਂ ਹੁੰਦਾ:</u> 30 ਦਿਨਾਂ ਦੀ ਸਪਲਾਈ ਲਈ \$10, 60 ਦਿਨਾਂ ਦੀ ਸਪਲਾਈ ਲਈ \$20, 90 ਦਿਨਾਂ ਦੀ ਸਪਲਾਈ (ਪ੍ਰਚੂਨ) ਲਈ \$30, 31-90 ਦਿਨਾਂ ਦੀ ਸਪਲਾਈ (ਮੇਲ ਆਰਡਰ) \$20। ਇਨਸੁਲਿਨ: ਕੋਈ ਖਰਚਾ ਨਹੀਂ</p>	<p><u>ਸਹਿ-ਭੁਗਤਾਨ/ਤਜਵੀਜ਼ ਕਰਨਾ, ਕਟੋਤੀਯੋਗ ਲਾਗੂ ਨਹੀਂ ਹੁੰਦਾ:</u> 30 ਦਿਨਾਂ ਦੀ ਸਪਲਾਈ ਲਈ \$15, 60 ਦਿਨਾਂ ਦੀ ਸਪਲਾਈ ਲਈ \$30, 90 ਦਿਨਾਂ ਦੀ ਸਪਲਾਈ (ਪ੍ਰਚੂਨ) ਲਈ \$45, ਇਨਸੁਲਿਨ: \$15 <u>ਸਹਿ-ਭੁਗਤਾਨ/ਤਜਵੀਜ਼ ਕਰਨਾ</u></p>	90 ਦਿਨ ਦੀ ਸਪਲਾਈ (ਪ੍ਰਚੂਨ ਅਤੇ ਮੇਲ ਆਰਡਰ) ਨੂੰ ਕਵਰ ਕਰਦਾ ਹੈ। ਜਿਸ ਵਿੱਚ ਫਾਰਮੇਸੀ ਤੋਂ ਪ੍ਰਾਪਤ ਹੋਣ ਵਾਲੀਆਂ ਗਰਭਨਿਰੋਧ ਦਵਾਈਆਂ ਅਤੇ ਉਪਕਰਣ ਸ਼ਾਮਲ ਹਨ। ਮੂੰਹ ਰਾਹੀਂ ਅਤੇ ਟੀਕੇ ਰਾਹੀਂ ਜਣਨ ਸ਼ਕਤੀ ਦੀਆਂ ਦਵਾਈਆਂ ਦਾ ਜੀਵਨ ਭਰ ਵੱਧ ਤੋਂ ਵੱਧ \$35,000 ਤੱਕ ਦਾ 20% <u>ਸਹਿ-ਬੀਮਾ</u> । ਇਨ-ਨੈਟਵਰਕ ਤਰਜੀਹੀ ਜੈਨਰਿਕ FDA-ਪ੍ਰਵਾਨਿਤ ਐਰਤਾਂ ਦੇ ਗਰਭਨਿਰੋਧ ਲਈ ਕੋਈ ਖਰਚਾ ਨਹੀਂ ਹੈ। ਉਨ੍ਹਾਂ ਤਜਵੀਜ਼ਾਂ ਲਈ ਆਪਣੀ ਫਾਰਮੂਲਰੀ ਦੀ ਸਮੀਖਿਆ ਕਰੋ ਜਿੰਨ੍ਹਾਂ ਵਾਸਤੇ ਪੂਰਵ-ਪ੍ਰਮਾਣਿਕਤਾ ਜਾਂ ਕਵਰੇਜ ਲਈ ਸਟੈਪ ਥੈਰੇਪੀ ਦੀ ਲੇੜ ਪੈਂਦੀ ਹੈ। ਜੈਨਰਿਕਸ ਉੱਤੇ ਬ੍ਰਾਂਡ ਦੀ ਚੋਣ ਕਰਨ ਲਈ ਤੁਹਾਡੀ ਲਾਗਤ ਜ਼ਿਆਦਾ ਹੋਵੇਗੀ।
	ਤਰਜੀਹੀ ਬ੍ਰਾਂਡ ਦੀਆਂ ਦਵਾਈਆਂ	<p><u>ਸਹਿ-ਭੁਗਤਾਨ/ਤਜਵੀਜ਼ ਕਰਨਾ, ਕਟੋਤੀਯੋਗ ਲਾਗੂ ਨਹੀਂ ਹੁੰਦਾ:</u> 30 ਦਿਨਾਂ ਦੀ ਸਪਲਾਈ ਲਈ \$10, 60 ਦਿਨਾਂ ਦੀ ਸਪਲਾਈ ਲਈ \$20, 90 ਦਿਨਾਂ ਦੀ ਸਪਲਾਈ (ਪ੍ਰਚੂਨ) ਲਈ \$30, 31-90 ਦਿਨਾਂ ਦੀ ਸਪਲਾਈ (ਮੇਲ ਆਰਡਰ) ਲਈ \$20। ਇਨਸੁਲਿਨ: ਕੋਈ ਖਰਚਾ ਨਹੀਂ</p>	<p><u>ਸਹਿ-ਭੁਗਤਾਨ/ਤਜਵੀਜ਼ ਕਰਨਾ, ਕਟੋਤੀਯੋਗ ਲਾਗੂ ਨਹੀਂ ਹੁੰਦਾ:</u> 30 ਦਿਨਾਂ ਦੀ ਸਪਲਾਈ ਲਈ \$15, 60 ਦਿਨਾਂ ਦੀ ਸਪਲਾਈ ਲਈ \$30, 90 ਦਿਨਾਂ ਦੀ ਸਪਲਾਈ (ਪ੍ਰਚੂਨ) ਲਈ \$45, ਇਨਸੁਲਿਨ: \$15 <u>ਸਹਿ-ਭੁਗਤਾਨ/ਤਜਵੀਜ਼ ਕਰਨਾ</u></p>	90 ਦਿਨ ਦੀ ਸਪਲਾਈ (ਪ੍ਰਚੂਨ ਅਤੇ ਮੇਲ ਆਰਡਰ) ਨੂੰ ਕਵਰ ਕਰਦਾ ਹੈ। ਜਿਸ ਵਿੱਚ ਫਾਰਮੇਸੀ ਤੋਂ ਪ੍ਰਾਪਤ ਹੋਣ ਵਾਲੀਆਂ ਗਰਭਨਿਰੋਧ ਦਵਾਈਆਂ ਅਤੇ ਉਪਕਰਣ ਸ਼ਾਮਲ ਹਨ। ਮੂੰਹ ਰਾਹੀਂ ਅਤੇ ਟੀਕੇ ਰਾਹੀਂ ਜਣਨ ਸ਼ਕਤੀ ਦੀਆਂ ਦਵਾਈਆਂ ਦਾ ਜੀਵਨ ਭਰ ਵੱਧ ਤੋਂ ਵੱਧ \$35,000 ਤੱਕ ਦਾ 20% <u>ਸਹਿ-ਬੀਮਾ</u> । ਇਨ-ਨੈਟਵਰਕ ਤਰਜੀਹੀ ਜੈਨਰਿਕ FDA-ਪ੍ਰਵਾਨਿਤ ਐਰਤਾਂ ਦੇ ਗਰਭਨਿਰੋਧ ਲਈ ਕੋਈ ਖਰਚਾ ਨਹੀਂ ਹੈ। ਉਨ੍ਹਾਂ ਤਜਵੀਜ਼ਾਂ ਲਈ ਆਪਣੀ ਫਾਰਮੂਲਰੀ ਦੀ ਸਮੀਖਿਆ ਕਰੋ ਜਿੰਨ੍ਹਾਂ ਵਾਸਤੇ ਪੂਰਵ-ਪ੍ਰਮਾਣਿਕਤਾ ਜਾਂ ਕਵਰੇਜ ਲਈ ਸਟੈਪ ਥੈਰੇਪੀ ਦੀ ਲੇੜ ਪੈਂਦੀ ਹੈ। ਜੈਨਰਿਕਸ ਉੱਤੇ ਬ੍ਰਾਂਡ ਦੀ ਚੋਣ ਕਰਨ ਲਈ ਤੁਹਾਡੀ ਲਾਗਤ ਜ਼ਿਆਦਾ ਹੋਵੇਗੀ।
	ਗੈਰ-ਤਰਜੀਹੀ ਬ੍ਰਾਂਡ ਦੀਆਂ ਦਵਾਈਆਂ	ਕਵਰ ਨਹੀਂ ਕੀਤਾ ਗਿਆ, ਇਨਸੁਲਿਨ: \$25 <u>ਸਹਿ-ਭੁਗਤਾਨ/ਪ੍ਰਸਕ੍ਰਿਪਸ਼ਨ, ਕਟੋਤੀਯੋਗ ਲਾਗੂ ਨਹੀਂ ਹੁੰਦਾ</u>	<p><u>ਸਹਿ-ਭੁਗਤਾਨ/ਤਜਵੀਜ਼ ਕਰਨਾ, ਕਟੋਤੀਯੋਗ ਲਾਗੂ ਨਹੀਂ ਹੁੰਦਾ:</u> 30 ਦਿਨਾਂ ਦੀ ਸਪਲਾਈ ਲਈ \$15, 60 ਦਿਨਾਂ ਦੀ ਸਪਲਾਈ ਲਈ \$30, 90 ਦਿਨਾਂ ਦੀ ਸਪਲਾਈ (ਪ੍ਰਚੂਨ) ਲਈ \$45, ਇਨਸੁਲਿਨ: \$15 <u>ਸਹਿ-ਭੁਗਤਾਨ/ਤਜਵੀਜ਼ ਕਰਨਾ</u></p>	90 ਦਿਨ ਦੀ ਸਪਲਾਈ (ਪ੍ਰਚੂਨ ਅਤੇ ਮੇਲ ਆਰਡਰ) ਨੂੰ ਕਵਰ ਕਰਦਾ ਹੈ। ਜਿਸ ਵਿੱਚ ਫਾਰਮੇਸੀ ਤੋਂ ਪ੍ਰਾਪਤ ਹੋਣ ਵਾਲੀਆਂ ਗਰਭਨਿਰੋਧ ਦਵਾਈਆਂ ਅਤੇ ਉਪਕਰਣ ਸ਼ਾਮਲ ਹਨ। ਮੂੰਹ ਰਾਹੀਂ ਅਤੇ ਟੀਕੇ ਰਾਹੀਂ ਜਣਨ ਸ਼ਕਤੀ ਦੀਆਂ ਦਵਾਈਆਂ ਦਾ ਜੀਵਨ ਭਰ ਵੱਧ ਤੋਂ ਵੱਧ \$35,000 ਤੱਕ ਦਾ 20% <u>ਸਹਿ-ਬੀਮਾ</u> । ਇਨ-ਨੈਟਵਰਕ ਤਰਜੀਹੀ ਜੈਨਰਿਕ FDA-ਪ੍ਰਵਾਨਿਤ ਐਰਤਾਂ ਦੇ ਗਰਭਨਿਰੋਧ ਲਈ ਕੋਈ ਖਰਚਾ ਨਹੀਂ ਹੈ। ਉਨ੍ਹਾਂ ਤਜਵੀਜ਼ਾਂ ਲਈ ਆਪਣੀ ਫਾਰਮੂਲਰੀ ਦੀ ਸਮੀਖਿਆ ਕਰੋ ਜਿੰਨ੍ਹਾਂ ਵਾਸਤੇ ਪੂਰਵ-ਪ੍ਰਮਾਣਿਕਤਾ ਜਾਂ ਕਵਰੇਜ ਲਈ ਸਟੈਪ ਥੈਰੇਪੀ ਦੀ ਲੇੜ ਪੈਂਦੀ ਹੈ। ਜੈਨਰਿਕਸ ਉੱਤੇ ਬ੍ਰਾਂਡ ਦੀ ਚੋਣ ਕਰਨ ਲਈ ਤੁਹਾਡੀ ਲਾਗਤ ਜ਼ਿਆਦਾ ਹੋਵੇਗੀ।
	ਵਿਸ਼ੇਸ਼ ਦਵਾਈਆਂ	ਜੈਨਰਿਕ ਜਾਂ ਬ੍ਰਾਂਡ ਦਵਾਈਆਂ ਲਈ ਉੱਪਰ ਦੱਸੇ ਅਨੁਸਾਰ ਲਾਗੂ ਲਾਗਤ	ਜੈਨਰਿਕ ਜਾਂ ਬ੍ਰਾਂਡ ਦਵਾਈਆਂ ਲਈ ਉੱਪਰ ਦੱਸੇ ਅਨੁਸਾਰ ਲਾਗੂ ਲਾਗਤ	ਪ੍ਰਚੂਨ ਫਾਰਮੇਸੀ ਜਾਂ Sav-Rx ਤਜਵੀਜ਼ ਸੇਵਾਵਾਂ 'ਤੇ ਪਹਿਲੀ ਭਰੀ ਗਈ ਤਜਵੀਜ਼। ਇਸ ਤੋਂ ਬਾਅਦ ਭਰੀਆਂ Sav-Rx ਤਜਵੀਜ਼ ਸੇਵਾਵਾਂ ਰਾਹੀਂ ਹੋਈਆਂ ਚਾਹੀਦੀਆਂ ਹਨ।

ਆਮ ਮੈਡੀਕਲ ਇਵੈਂਟ	ਤੁਹਾਨੂੰ ਲੋੜੀਂਦੀਆਂ ਸੇਵਾਵਾਂ	ਤੁਸੀਂ ਕੀ ਭੁਗਤਾਨ ਕਰੋਗੇ		ਸੀਮਾਵਾਂ, ਛੋਟਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ
		ਇਨ-ਨੈੱਟਵਰਕ ਪ੍ਰਦਾਤਾ (ਤੁਸੀਂ ਘੱਟ ਤੋਂ ਘੱਟ ਭੁਗਤਾਨ ਕਰੋਗੇ)	ਆਉਟ-ਆਫ਼-ਨੈੱਟਵਰਕ ਪ੍ਰਦਾਤਾ (ਤੁਸੀਂ ਸਭ ਤੋਂ ਵੱਧ ਭੁਗਤਾਨ ਕਰੋਗੇ)	
ਜੇਕਰ ਤੁਹਾਡੀ ਕੋਈ ਆਉਟਪੋਸ਼ੈਟ ਸਰਜਰੀ ਹੈ	ਸਹੂਲਤ ਫੀਸ (ਉਦਾਹਰਣ ਲਈ, ਅੰਬੂਲੇਟਰੀ ਸਰਜਰੀ ਕੇਂਦਰ)	ਕੋਈ ਖਰਚਾ ਨਹੀਂ	ਕੋਈ ਖਰਚਾ ਨਹੀਂ	ਕੋਈ ਨਹੀਂ
	ਡਾਕਟਰ/ਸਰਜਨ ਦੀਆਂ ਫੀਸਾਂ	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	ਕੋਈ ਨਹੀਂ
ਜੇਕਰ ਤੁਹਾਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ	<u>ਐਮਰਜੈਂਸੀ ਕਮਰੇ ਦੀ ਦੇਖਭਾਲ</u>	\$75 <u>ਸਹਿ-ਭੁਗਤਾਨ/ਦੌਰਾ</u>	\$75 <u>ਸਹਿ-ਭੁਗਤਾਨ/ਦੌਰਾ</u>	ਆਉਟ-ਆਫ਼-ਨੈੱਟਵਰਕ ਐਮਰਜੈਂਸੀ ਵਰਤੋਂ ਵਿੱਚ- ਨੈੱਟਵਰਕ ਵਾਂਗ ਹੀ ਭੁਗਤਾਨ ਕੀਤਾ ਜਾਂਦਾ ਹੈ।
	<u>ਐਮਰਜੈਂਸੀ ਮੈਡੀਕਲ ਆਵਾਜ਼ਾਈ</u>	20% <u>ਸਹਿ-ਬੀਮਾ, ਕਟੋਤੀਯੋਗ</u> <u>ਲਾਗੂ ਨਹੀਂ ਹੁੰਦਾ</u>	20% <u>ਸਹਿ-ਬੀਮਾ, ਕਟੋਤੀਯੋਗ</u> <u>ਲਾਗੂ ਨਹੀਂ ਹੁੰਦਾ</u>	ਆਉਟ-ਆਫ਼-ਨੈੱਟਵਰਕ ਐਮਰਜੈਂਸੀ ਵਰਤੋਂ ਵਿੱਚ- ਨੈੱਟਵਰਕ ਵਾਂਗ ਹੀ ਭੁਗਤਾਨ ਕੀਤਾ ਜਾਂਦਾ ਹੈ। ਗੈਰ- ਐਮਰਜੈਂਸੀ ਟ੍ਰਾਂਸਪੋਰਟ: ਪੂਰਵ-ਅਧਿਕਾਰਤ ਦੇ ਸਿਵਾਏ, ਕਵਰ ਨਹੀਂ ਕੀਤਾ ਗਿਆ।
	<u>ਜ਼ਰੂਰੀ ਦੇਖਭਾਲ</u>	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	ਕੋਈ ਨਹੀਂ
ਜੇ ਤੁਸੀਂ ਹਸਪਤਾਲ ਵਿੱਚ ਠਹਿਰਦੇ ਹੋ	ਸਹੂਲਤ ਫੀਸ (ਉਦਾਹਰਣ ਲਈ, ਹਸਪਤਾਲ ਦਾ ਕਮਰਾ)	0% <u>ਸਹਿ-ਬੀਮਾ</u>	20% <u>ਸਹਿ-ਬੀਮਾ</u>	ਆਉਟ-ਆਫ਼-ਨੈੱਟਵਰਕ ਦੇਖਭਾਲ ਲਈ <u>ਪੂਰਵ-ਅਧਿਕਾਰ</u> ਪ੍ਰਾਪਤ ਕਰਨ ਵਿੱਚ ਅਸਫਲ ਹੋਣ 'ਤੇ \$400 ਦਾ ਜੁਰਮਾਨਾ।
	ਡਾਕਟਰ/ਸਰਜਨ ਦੀਆਂ ਫੀਸਾਂ	0% <u>ਸਹਿ-ਬੀਮਾ</u>	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	ਕੋਈ ਨਹੀਂ
ਜੇਕਰ ਤੁਹਾਨੂੰ ਮਾਨਸਿਕ ਸਿਹਤ, ਵਿਵਹਾਰ ਸੰਬੰਧੀ ਸਿਹਤ, ਜਾਂ ਪਦਾਰਥਾਂ ਦੀ ਦੁਰਵਰਤੋਂ ਸੇਵਾਵਾਂ ਦੀ ਲੋੜ ਹੈ	ਆਉਟਪੋਸ਼ੈਟ ਸੇਵਾਵਾਂ	ਦਫਤਰ ਅਤੇ ਹੋਰ ਆਉਟਪੋਸ਼ੈਟ ਸੇਵਾਵਾਂ: ਕੋਈ ਖਰਚਾ ਨਹੀਂ	ਦਫਤਰ: \$10 <u>ਸਹਿ-</u> <u>ਭੁਗਤਾਨ/ਦੌਰਾ, ਕਟੋਤੀਯੋਗ ਲਾਗੂ</u> ਨਹੀਂ ਹੁੰਦਾ; ਹੋਰ ਆਉਟਪੋਸ਼ੈਟ ਸੇਵਾਵਾਂ: 20% <u>ਸਹਿ-ਬੀਮਾ</u>	ਕੋਈ ਨਹੀਂ
	ਇਨਪੋਸ਼ੈਟ ਸੇਵਾਵਾਂ	0% <u>ਸਹਿ-ਬੀਮਾ</u>	20% <u>ਸਹਿ-ਬੀਮਾ</u>	ਆਉਟ-ਆਫ਼-ਨੈੱਟਵਰਕ ਦੇਖਭਾਲ ਲਈ <u>ਪੂਰਵ-ਅਧਿਕਾਰ</u> ਪ੍ਰਾਪਤ ਕਰਨ ਵਿੱਚ ਅਸਫਲ ਹੋਣ 'ਤੇ \$400 ਦਾ ਜੁਰਮਾਨਾ।

ਆਮ ਮੈਡੀਕਲ ਇਵੈਂਟ	ਤੁਹਾਨੂੰ ਲੋੜੀਂਦੀਆਂ ਸੇਵਾਵਾਂ	ਤੁਸੀਂ ਕੀ ਭੁਗਤਾਨ ਕਰੋਗੇ		ਸੀਮਾਵਾਂ, ਛੋਟਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ
		ਇਨ-ਨੈਟਵਰਕ ਪ੍ਰਦਾਤਾ (ਤੁਸੀਂ ਘੱਟ ਤੋਂ ਘੱਟ ਭੁਗਤਾਨ ਕਰੋਗੇ)	ਆਉਟ-ਆਫ਼-ਨੈਟਵਰਕ ਪ੍ਰਦਾਤਾ (ਤੁਸੀਂ ਸਭ ਤੋਂ ਵੱਧ ਭੁਗਤਾਨ ਕਰੋਗੇ)	
ਜੇਕਰ ਤੁਸੀਂ ਗਰਭਵਤੀ ਹੋ	ਦਫ਼ਤਰ ਦੇ ਦੌਰੇ	ਕੋਈ ਖਰਚਾ ਨਹੀਂ	20% <u>ਸਹਿ-ਬੀਮਾ</u>	ਲਾਗਤ ਸਾਂਝਾਕਰਨ ਰੋਕਥਾਮ ਸੇਵਾਵਾਂ ਲਈ ਲਾਗੂ ਨਹੀਂ ਹੁੰਦਾ। ਜਾਣਪਾ ਦੇਖਭਾਲ ਵਿੱਚ SBC (ਜਿਵੇਂ ਕਿ ਅਲਟਰਾਸਾਊਂਡ) ਵਿੱਚ ਕਿਤੇ ਹੋਰ ਵਰਣਿਤ ਟੈਸਟ ਅਤੇ ਸੇਵਾਵਾਂ ਸ਼ਾਮਲ ਹੋ ਸਕਦੀਆਂ ਹਨ। ਆਉਟ-ਆਫ਼-ਨੈਟਵਰਕ ਦੇਖਭਾਲ ਲਈ ਪੂਰਵ-ਅਧਿਕਾਰ ਪ੍ਰਾਪਤ ਕਰਨ ਵਿੱਚ ਅਸਫਲ ਹੋਣ ਤੇ \$400 ਦਾ ਜੁਰਮਾਨਾ ਲਾਗੂ ਹੋ ਸਕਦਾ ਹੈ।
	ਬੱਚੇ ਦੇ ਜਨਮ/ਡਿਲੀਵਰੀ ਸਬੰਧੀ ਪੇਸ਼ੇਵਰ ਸੇਵਾਵਾਂ	0% <u>ਸਹਿ-ਬੀਮਾ</u>	20% <u>ਸਹਿ-ਬੀਮਾ</u>	
	ਬੱਚੇ ਦੇ ਜਨਮ/ਡਿਲੀਵਰੀ ਸਹੂਲਤ ਸੇਵਾਵਾਂ	0% <u>ਸਹਿ-ਬੀਮਾ</u>	20% <u>ਸਹਿ-ਬੀਮਾ</u>	
ਜੇਕਰ ਤੁਹਾਨੂੰ ਠੀਕ ਹੋਣ ਵਿੱਚ ਮਦਦ ਦੀ ਲੋੜ ਹੈ ਜਾਂ ਸਿਹਤ ਸੰਬੰਧੀ ਹੋਰ ਵਿਸ਼ੇਸ਼ ਲੋੜਾਂ ਹਨ	ਪਰੇਲੂ ਸਿਹਤ ਦੇਖਭਾਲ	ਕੋਈ ਖਰਚਾ ਨਹੀਂ	20% <u>ਸਹਿ-ਬੀਮਾ</u>	130 ਦੌਰੇ/ਕੈਲੰਡਰ ਸਾਲ। ਆਉਟ-ਆਫ਼-ਨੈਟਵਰਕ ਦੇਖਭਾਲ ਲਈ ਪੂਰਵ-ਅਧਿਕਾਰ ਪ੍ਰਾਪਤ ਕਰਨ ਵਿੱਚ ਅਸਫਲ ਹੋਣ 'ਤੇ \$400 ਦਾ ਜੁਰਮਾਨਾ।
	ਮੁੜ-ਵਸੇਬਾ ਸੇਵਾਵਾਂ	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	ਸਰੀਰਕ, ਕਿੱਤਾਮੁਖੀ ਅਤੇ ਸਪੀਚ ਬੈਰੋਪੀ ਲਈ 60 ਦੌਰੇ/ਕੈਲੰਡਰ ਸਾਲ।
	ਆਵਾਸ ਸੇਵਾਵਾਂ	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	ਕੋਈ ਨਹੀਂ
	ਕੁਸ਼ਲ ਨਰਸਿੰਗ ਦੇਖਭਾਲ	ਕੋਈ ਖਰਚਾ ਨਹੀਂ	20% <u>ਸਹਿ-ਬੀਮਾ</u>	60 ਦਿਨ/ਕੈਲੰਡਰ ਸਾਲ। ਆਉਟ-ਆਫ਼-ਨੈਟਵਰਕ ਦੇਖਭਾਲ ਲਈ ਪੂਰਵ-ਅਧਿਕਾਰ ਪ੍ਰਾਪਤ ਕਰਨ ਵਿੱਚ ਅਸਫਲ ਹੋਣ 'ਤੇ \$400 ਦਾ ਜੁਰਮਾਨਾ।
	ਟਿਕਾਊ ਮੈਡੀਕਲ ਉਪਕਰਨ	ਕੋਈ ਖਰਚਾ ਨਹੀਂ	ਕੋਈ ਖਰਚਾ ਨਹੀਂ	ਸਮਾਨ/ਉਸੇ ਤਰ੍ਹਾਂ ਦੇ ਉਦੇਸ਼ ਵਾਸਤੇ 1 ਟਿਕਾਊ ਮੈਡੀਕਲ ਉਪਕਰਣ ਤੱਕ ਸੀਮਿਤ। ਦੁਰਵਰਤੋਂ/ਦੁਰਵਿਹਾਰ ਲਈ ਦਰਸਤੀ ਨੂੰ ਸ਼ਾਮਲ ਨਹੀਂ ਕਰਦਾ।
	ਹਾਸਪਾਈਸ ਸੇਵਾਵਾਂ	ਕੋਈ ਖਰਚਾ ਨਹੀਂ	20% <u>ਸਹਿ-ਬੀਮਾ</u>	ਆਉਟ-ਆਫ਼-ਨੈਟਵਰਕ ਦੇਖਭਾਲ ਲਈ ਪੂਰਵ-ਅਧਿਕਾਰ ਪ੍ਰਾਪਤ ਕਰਨ ਵਿੱਚ ਅਸਫਲ ਹੋਣ 'ਤੇ \$400 ਦਾ ਜੁਰਮਾਨਾ।
ਜੇਕਰ ਤੁਹਾਡੇ ਬੱਚੇ ਨੂੰ ਦੰਦਾਂ ਜਾਂ ਅੱਖਾਂ ਦੀ ਦੇਖਭਾਲ ਦੀ ਲੋੜ ਹੈ	ਬੱਚਿਆਂ ਦੀਆਂ ਅੱਖਾਂ ਦੀ ਜਾਂਚ	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	\$10 <u>ਸਹਿ-ਭੁਗਤਾਨ/ਦੌਰਾ,</u> <u>ਕਟੋਤੀਯੋਗ ਲਾਗੂ ਨਹੀਂ ਹੁੰਦਾ</u>	1 ਨਿਯਮਤ ਅੱਖਾਂ ਦੀ ਜਾਂਚ/12 ਮਹੀਨੇ।
	ਬੱਚਿਆਂ ਦੀਆਂ ਐਨਕਾਂ	ਕੋਈ ਖਰਚਾ ਨਹੀਂ	ਕੋਈ ਖਰਚਾ ਨਹੀਂ	\$300 ਵੱਧ ਤੋਂ ਵੱਧ/12 ਮਹੀਨੇ।
	ਬੱਚਿਆਂ ਦੇ ਦੰਦਾਂ ਦੀ ਜਾਂਚ	ਕਵਰ ਨਹੀਂ ਕੀਤਾ ਗਿਆ	ਕਵਰ ਨਹੀਂ ਕੀਤਾ ਗਿਆ	ਕਵਰ ਨਹੀਂ ਕੀਤਾ ਗਿਆ।

ਬਾਹਰ ਕੀਤੀਆਂ ਸੇਵਾਵਾਂ ਅਤੇ ਹੋਰ ਕਵਰ ਕੀਤੀਆਂ ਸੇਵਾਵਾਂ:

ਉਹ ਸੇਵਾਵਾਂ ਜਿੰਨ੍ਹਾਂ ਨੂੰ ਤੁਹਾਡਾ ਪਲਾਨ ਆਮ ਤੌਰ 'ਤੇ ਕਵਰ ਨਹੀਂ ਕਰਦਾ (ਵਧੇਰੇ ਜਾਣਕਾਰੀ ਲਈ ਆਪਣੀ ਪਾਲਿਸੀ ਜਾਂ ਪਲਾਨ ਦੇ ਦਸਤਾਵੇਜ਼ ਅਤੇ ਕਿਸੇ ਹੋਰ ਬਾਹਰ ਕੀਤੀਆਂ ਸੇਵਾਵਾਂ ਦੀ ਸੂਚੀ ਦੇਖੋ।)

- ਦੰਦਾਂ ਦੀ ਦੇਖਭਾਲ (ਬਾਲਗ ਅਤੇ ਬੱਚਾ)
- ਸੁਣਨ ਦੀ ਮਸ਼ੀਨ
- ਲੰਬੇ ਸਮੇਂ ਲਈ ਦੇਖਭਾਲ
- U.S. ਤੋਂ ਬਾਹਰ ਯਾਤਰਾ ਕਰਦੇ ਸਮੇਂ ਗੈਰ-ਐਮਰਜੈਂਸੀ ਦੇਖਭਾਲ।
- ਪ੍ਰਾਈਵੇਟ-ਡਿਊਟੀ ਨਰਸਿੰਗ
- ਪੈਰਾਂ ਦੀ ਨਿਯਮਤ ਦੇਖਭਾਲ
- ਭਾਰ ਘਟਾਉਣ ਦੇ ਪ੍ਰੋਗਰਾਮ - ਲੋੜੀਂਦੀਆਂ ਰੋਕਥਾਮ ਸੇਵਾਵਾਂ ਨੂੰ ਛੱਡ ਕੇ।

ਹੋਰ ਕਵਰ ਕੀਤੀਆਂ ਸੇਵਾਵਾਂ (ਇਨ੍ਹਾਂ ਸੇਵਾਵਾਂ 'ਤੇ ਸੀਮਾਵਾਂ ਲਾਗੂ ਹੋ ਸਕਦੀਆਂ ਹਨ। ਇਹ ਪੂਰੀ ਸੂਚੀ ਨਹੀਂ ਹੈ। ਕਿਰਪਾ ਕਰਕੇ ਆਪਣੇ ਪਲਾਨ ਦੇ ਦਸਤਾਵੇਜ਼ ਵੇਖੋ।)

- ਐਕਿਊਪੰਕਚਰ - ਬਿਮਾਰੀ, ਸੱਟ ਅਤੇ ਗੰਭੀਰ ਦਰਦ ਲਈ 20 ਦੌਰੇ/ਕੈਲੰਡਰ ਸਾਲ।
- ਬੈਰਿਐਟ੍ਰਿਕ ਸਰਜਰੀ - ਇਨ-ਨੈਟਵਰਕ ਪ੍ਰਦਾਤਿਆਂ ਤੱਕ ਸੀਮਿਤ।
- ਕਾਇਰੋਪ੍ਰੈਕਟਿਕ ਦੇਖਭਾਲ - 20 ਦੌਰੇ/ਕੈਲੰਡਰ ਸਾਲ।
- ਕਾਸਮੈਟਿਕ ਸਰਜਰੀ - ਸੀਮਤ ਕਵਰੇਜ, ਆਪਣੇ ID ਕਾਰਡ 'ਤੇ ਪਾਲਿਸੀ ਦੇ ਦਸਤਾਵੇਜ਼ ਜਾਂ ਕਾਲ ਨੰਬਰ ਦੇਖੋ।
- ਬਾਂਝਪਣ ਦਾ ਇਲਾਜ - ਵਧੇਰੇ ਜਾਣਕਾਰੀ ਅਤੇ ਆਪਵਾਦਾਂ ਲਈ, ਆਪਣੇ ਰੁਜ਼ਗਾਰਦਾਤਾ ਦੁਆਰਾ ਪ੍ਰਦਾਨ ਕੀਤੇ ਪਾਲਿਸੀ ਦੇ ਦਸਤਾਵੇਜ਼ ਨੂੰ ਦੇਖੋ ਜਾਂ ਆਪਣੇ ID ਕਾਰਡ 'ਤੇ ਦਿੱਤੇ ਨੰਬਰ 'ਤੇ ਕਾਲ ਕਰੋ।
- ਮਸਾਜ ਥੈਰੇਪੀ - 20 ਦੌਰੇ/ਕੈਲੰਡਰ ਸਾਲ।
- ਅੱਖਾਂ ਦੀ ਨਿਯਮਤ ਦੇਖਭਾਲ (ਬਾਲਗ) - 1 ਨਿਯਮਤ ਅੱਖਾਂ ਦੀ ਜਾਂਚ/12 ਮਹੀਨੇ।

ਕਵਰੇਜ ਜਾਰੀ ਰੱਖਣ ਦੇ ਤੁਹਾਡੇ ਅਧਿਕਾਰ: ਜੇ ਤੁਸੀਂ ਆਪਣੀ ਕਵਰੇਜ ਦੇ ਖਤਮ ਹੋਣ ਦੇ ਬਾਅਦ ਇਸਨੂੰ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਕੁਝ ਅਜਿਹੀਆਂ ਏਜੰਸੀਆਂ ਹਨ ਜੋ ਮਦਦ ਕਰ ਸਕਦੀਆਂ ਹਨ। ਉਨ੍ਹਾਂ ਏਜੰਸੀਆਂ ਦੀ ਸੰਪਰਕ ਜਾਣਕਾਰੀ ਇਹ ਹੈ:

- ਕਵਰੇਜ ਜਾਰੀ ਰੱਖਣ ਦੇ ਆਪਣੇ ਅਧਿਕਾਰਾਂ ਬਾਰੇ ਹੋਰ ਜਾਣਕਾਰੀ ਲਈ, 1-800-370-4526 'ਤੇ ਪਲਾਨ ਨਾਲ ਸੰਪਰਕ ਕਰੋ।
- ਜੇਕਰ ਤੁਹਾਡੀ ਗਰੁੱਪ ਹੈਲਥ ਕਵਰੇਜ ERISA ਦੇ ਅਧੀਨ ਹੈ, ਤਾਂ ਤੁਸੀਂ 1-866-444-EBSA (3272) ਜਾਂ www.dol.gov/ebsa/healthreform 'ਤੇ ਡਿਪਾਰਟਮੈਂਟ ਆਫ਼ ਲੇਬਰਜ਼ ਇੰਪਲੋਈ ਬੈਨੀਫਿਟਸ ਸਕਿਊਰਿਟੀ ਐਡਮਿਨਿਸਟ੍ਰੇਸ਼ਨ ਨਾਲ ਵੀ ਸੰਪਰਕ ਕਰ ਸਕਦੇ ਹੋ।
- ਗੈਰ-ਫੈਡਰਲ ਸਰਕਾਰੀ ਗਰੁੱਪ ਹੈਲਥ ਪਲਾਨ ਲਈ, ਤੁਸੀਂ ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ਼, ਸੈਂਟਰ ਫਾਰ ਕੰਜ਼ਿਊਮਰ ਇਨਫਰਮੇਸ਼ਨ ਐਂਡ ਇੰਸੋਰੇਸ਼ਨ ਓਵਰਸਾਈਟ ਨੂੰ 1-877-267-2323 x61565 ਜਾਂ www.cciio.cms.gov 'ਤੇ ਵੀ ਸੰਪਰਕ ਕਰ ਸਕਦੇ ਹੋ।
- ਜੇਕਰ ਤੁਹਾਡੀ ਕਵਰੇਜ ਇੱਕ ਚਰਚ ਪਲਾਨ ਹੈ, ਤਾਂ ਚਰਚ ਪਲਾਨ ਫੈਡਰਲ COBRA ਨਿਰੰਤਰਤਾ ਕਵਰੇਜ ਨਿਯਮਾਂ ਦੁਆਰਾ ਕਵਰ ਨਹੀਂ ਕੀਤੇ ਜਾਂਦੇ। ਜੇਕਰ ਕਵਰੇਜ ਦਾ ਬੀਮਾ ਕੀਤਾ ਗਿਆ ਹੈ, ਤਾਂ ਵਿਅਕਤੀਆਂ ਨੂੰ ਸਟੇਟ ਕਾਨੂੰਨ ਅਧੀਨ ਨਿਰੰਤਰਤਾ ਕਵਰੇਜ ਦੇ ਆਪਣੇ ਸੰਭਾਵੀ ਅਧਿਕਾਰਾਂ ਬਾਰੇ ਆਪਣੇ ਸਟੇਟ ਬੀਮਾ ਰੈਗੂਲੇਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਹੋਰ ਕਵਰੇਜ ਵਿਕਲਪ ਤੁਹਾਡੇ ਲਈ ਵੀ ਉਪਲਬਧ ਹੋ ਸਕਦੇ ਹਨ, ਜਿਸ ਵਿੱਚ ਹੈਲਥ ਇੰਸੋਰੇਸ਼ਨ ਮਾਰਕੀਟਪਲੇਸ ਦੁਆਰਾ ਵਿਅਕਤੀਗਤ ਬੀਮਾ ਕਵਰੇਜ ਖਰੀਦਣਾ ਸ਼ਾਮਲ ਹੈ। ਮਾਰਕੀਟਪਲੇਸ ਬਾਰੇ ਹੋਰ ਜਾਣਕਾਰੀ ਲਈ, www.HealthCare.gov 'ਤੇ ਜਾਓ ਜਾਂ 1-800-318-2596 'ਤੇ ਕਾਲ ਕਰੋ।

ਤੁਹਾਡੀ ਸਿਕਾਇਤ ਅਤੇ ਅਪੀਲ ਦੇ ਅਧਿਕਾਰ: ਜੇ ਕਿਸੇ ਦਾਅਵੇ ਤੋਂ ਇਨਕਾਰ ਕਰਨ ਵਾਸਤੇ ਤੁਹਾਡੇ ਪਲਾਨ ਦੇ ਖਿਲਾਫ਼ ਤੁਹਾਡੀ ਕੋਈ ਸਿਕਾਇਤ ਹੈ, ਤਾਂ ਕੁਝ ਅਜਿਹੀਆਂ ਏਜੰਸੀਆਂ ਹਨ ਜੋ ਮਦਦ ਕਰ ਸਕਦੀਆਂ ਹਨ। ਇਸ ਸਿਕਾਇਤ ਨੂੰ ਸਿਕਾਇਤ ਜਾਂ ਅਪੀਲ ਕਿਹਾ ਜਾਂਦਾ ਹੈ। ਆਪਣੇ ਅਧਿਕਾਰਾਂ ਬਾਰੇ ਹੋਰ ਜਾਣਕਾਰੀ ਲਈ, ਉਸ ਮੈਡੀਕਲ ਦਾਅਵੇ ਲਈ ਤੁਹਾਨੂੰ ਮਿਲਣ ਵਾਲੇ ਲਾਭਾਂ ਦੀ ਵਿਆਖਿਆ ਵੇਖੋ। ਤੁਹਾਡੇ ਪਲਾਨ ਦਸਤਾਵੇਜ਼ ਇਸ ਬਾਰੇ ਵੀ ਪੂਰੀ ਜਾਣਕਾਰੀ ਪ੍ਰਦਾਨ ਕਰਦੇ ਹਨ ਕਿ ਆਪਣੇ ਪਲਾਨ ਨੂੰ ਕਿਸੇ ਵੀ ਕਾਰਨ ਕਰਕੇ ਦਾਅਵਾ, ਅਪੀਲ ਜਾਂ ਸਿਕਾਇਤ ਕਿਵੇਂ ਦਰਜ ਕਰਨੀ ਹੈ। ਆਪਣੇ ਅਧਿਕਾਰਾਂ, ਇਸ ਨੋਟਿਸ ਜਾਂ ਸਹਾਇਤਾ ਬਾਰੇ ਹੋਰ ਜਾਣਕਾਰੀ ਲਈ, ਸੰਪਰਕ ਕਰੋ:

- ਜੇਕਰ ਤੁਹਾਡੀ ਗਰੁੱਪ ਹੈਲਥ ਕਵਰੇਜ ERISA ਦੇ ਅਧੀਨ ਹੈ, ਤਾਂ ਤੁਸੀਂ ਆਪਣੇ ਮੈਡੀਕਲ ID ਕਾਰਡ 'ਤੇ ਟੋਲ-ਫੋਨ ਨੰਬਰ 'ਤੇ ਕਾਲ ਕਰਕੇ, ਜਾਂ ਸਾਡੇ ਆਮ ਟੋਲ ਫੋਨ ਨੰਬਰ 1-800-370-4526 'ਤੇ ਕਾਲ ਕਰਕੇ ਸਿੱਧੇ Aetna 'ਤੇ ਸੰਪਰਕ ਕਰ ਸਕਦੇ ਹੋ। ਤੁਸੀਂ 1-866-444-EBSA (3272) ਜਾਂ www.dol.gov/ebsa/healthreform 'ਤੇ ਡਿਪਾਰਟਮੈਂਟ ਆਫ਼ ਲੇਬਰ ਜ਼ਿੰਪਲੋਈ ਬੈਨੀਫਿਟਸ ਸਕਿਊਰਿਟੀ ਐਡਮਿਨਿਸਟ੍ਰੇਸ਼ਨ ਨਾਲ ਵੀ ਸੰਪਰਕ ਕਰ ਸਕਦੇ ਹੋ।
- ਗੈਰ-ਫੈਡਰਲ ਸਰਕਾਰੀ ਗਰੁੱਪ ਹੈਲਥ ਪਲਾਨ ਲਈ, ਤੁਸੀਂ ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ਼, ਸੈਂਟਰ ਫਾਰ ਕੰਜ਼ਿਊਮਰ ਇਨਫਰਮੇਸ਼ਨ ਐਂਡ ਇੰਸੋਰੇਸ਼ਨ ਓਵਰਸਾਈਟ ਨੂੰ 1-877-267-2323 x61565 ਜਾਂ www.cciio.cms.gov 'ਤੇ ਵੀ ਸੰਪਰਕ ਕਰ ਸਕਦੇ ਹੋ।
- ਇਸ ਤੋਂ ਇਲਾਵਾ, ਇੱਕ ਉਪਭੋਗਤਾ ਸਹਾਇਤਾ ਪ੍ਰੋਗਰਾਮ ਤੁਹਾਡੀ ਅਪੀਲ ਦਾਇਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਸੰਪਰਕ ਜਾਣਕਾਰੀ ਇੱਥੇ ਉਪਲਬਧ ਹੈ: <http://www.aetna.com/individuals-families-health-insurance/rights-resources/complaints-grievances-appeals/index.html>.

ਕੀ ਇਹ ਪਲਾਨ ਘੱਟੋ-ਘੱਟ ਜ਼ਰੂਰੀ ਕਵਰੇਜ ਪ੍ਰਦਾਨ ਕਰਦਾ ਹੈ? ਹਾਂ।

ਘੱਟੋ-ਘੱਟ ਜ਼ਰੂਰੀ ਕਵਰੇਜ ਵਿੱਚ ਆਮ ਤੌਰ 'ਤੇ ਪਲਾਨ, ਹੈਲਥ ਇੰਸੋਰੇਸ਼ਨ ਮਾਰਕੀਟਪਲੇਸ ਜਾਂ ਹੋਰ ਵਿਅਕਤੀਗਤ ਮਾਰਕੀਟ ਪਾਲਿਸੀਆਂ, Medicare, Medicaid, CHIP, TRICARE ਅਤੇ ਕੁਝ ਹੋਰ ਕਵਰੇਜ ਦੁਆਰਾ ਉਪਲਬਧ ਹੈ। ਜੇਕਰ ਤੁਸੀਂ ਕੁਝ ਕਿਸਮਾਂ ਦੇ ਘੱਟੋ-ਘੱਟ ਜ਼ਰੂਰੀ ਕਵਰੇਜ ਲਈ ਯੋਗ ਹੋ, ਤਾਂ ਤੁਸੀਂ ਪ੍ਰੀਮੀਅਮ ਟੈਕਸ ਕ੍ਰੈਡਿਟ ਲਈ ਯੋਗ ਨਹੀਂ ਹੋ ਸਕਦੇ ਹੋ।

ਕੀ ਇਹ ਪਲਾਨ ਘੱਟੋ-ਘੱਟ ਮੁੱਲ ਦੇ ਮਿਆਰਾਂ ਨੂੰ ਪੂਰਾ ਕਰਦਾ ਹੈ? ਹਾਂ।

ਜੇਕਰ ਤੁਹਾਡਾ ਪਲਾਨ ਘੱਟੋ-ਘੱਟ ਮੁੱਲ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ, ਤਾਂ ਤੁਸੀਂ ਇੱਕ ਪ੍ਰੀਮੀਅਮ ਟੈਕਸ ਕ੍ਰੈਡਿਟ ਦੇ ਯੋਗ ਹੋ ਸਕਦੇ ਹੋ ਤਾਂ ਜੋ ਤੁਹਾਨੂੰ ਪਲਾਨ ਮਾਰਕੀਟਪਲੇਸ ਰਾਹੀਂ ਇੱਕ ਦਾ ਭੁਗਤਾਨ ਕਰਨ ਵਿੱਚ ਮਦਦ ਮਿਲ ਸਕੇ।

ਕਿਸੇ ਨਾਲੋਂ ਦੀ ਮੈਡੀਕਲ ਸਥਿਤੀ ਲਈ ਮਰਚਿਆਂ ਨੂੰ ਇਹ ਪਲਾਨ ਕਿਵੇਂ ਕਵਰ ਕਰ ਸਕਦਾ ਹੈ, ਇਸ ਦੀਆਂ ਉਦਾਹਰਨਾਂ ਦੇਖਣ ਲਈ, ਅਗਲਾ ਭਾਗ ਦੇਖੋ

ਇਨ੍ਹਾਂ ਕਵਰੇਜ ਉਦਾਹਰਨਾਂ ਬਾਰੇ:



ਇਹ ਕੋਈ ਲਾਗਤ ਅਨੁਮਾਨਕ ਨਹੀਂ ਹੈ। ਦਿਖਾਏ ਗਏ ਇਲਾਜ ਸਿਰਫ਼ ਉਦਾਹਰਨਾਂ ਹਨ ਕਿ ਇਹ ਪਲਾਨ ਮੈਡੀਕਲੀ ਦੇਖਭਾਲ ਨੂੰ ਕਿਵੇਂ ਕਵਰ ਕਰ ਸਕਦਾ ਹੈ। ਤੁਹਾਡੇ ਦੁਆਰਾ ਪ੍ਰਾਪਤ ਕੀਤੀ ਅਸਲ ਦੇਖਭਾਲ, ਤੁਹਾਡੇ ਪ੍ਰਾਤਿਆਂ ਦੀਆਂ ਕੀਮਤਾਂ ਅਤੇ ਹੋਰ ਕਈ ਕਾਰਕਾਂ ਦੇ ਆਧਾਰ 'ਤੇ ਤੁਹਾਡੀਆਂ ਅਸਲ ਲਾਗਤਾਂ ਵੱਖਰੀਆਂ ਹੋਣਗੀਆਂ। ਪਲਾਨ ਦੇ ਅਧੀਨ ਲਾਗਤ-ਸਾਂਝਾਕਰਨ ਰਕਮਾਂ (ਕਟੋਤੀਆਂ, ਸਹਿ-ਭੁਗਤਾਨ ਅਤੇ ਸਹਿ-ਬੀਮਾ) ਅਤੇ ਬਾਹਰ ਕੀਤੀਆਂ ਸੇਵਾਵਾਂ 'ਤੇ ਧਿਆਨ ਕੇਂਦਰਿਤ ਕਰਨਾ। ਵੱਖ-ਵੱਖ ਹੈਲਥ ਪਲਾਨ ਅਧੀਨ ਤੁਹਾਡੇ ਦੁਆਰਾ ਭੁਗਤਾਨ ਕੀਤੀਆਂ ਜਾਣ ਵਾਲੀਆਂ ਲਾਗਤਾਂ ਦੇ ਹਿੱਸੇ ਦੀ ਤੁਲਨਾ ਕਰਨ ਦੇ ਲਈ ਇਸ ਜਾਣਕਾਰੀ ਦੀ ਵਰਤੋਂ ਕਰੋ। ਕਿਰਪਾ ਕਰਕੇ ਨੇਟ ਕਰੋ ਕਿ ਇਹ ਕਵਰੇਜ ਦੀਆਂ ਉਦਾਹਰਨਾਂ ਸਿਰਫ਼ ਸਵੈ-ਕਵਰੇਜ 'ਤੇ ਆਧਾਰਿਤ ਹਨ।

ਪੇਗ ਨੂੰ ਬੱਚਾ ਪੈਦਾ ਹੋ ਰਿਹਾ ਹੈ

(9 ਮਹੀਨੇ ਦੇ ਇਨ-ਨੈਟਵਰਕ ਪ੍ਰੀ-ਨੈਟਲ ਦੇਖਭਾਲ ਅਤੇ ਇੱਕ ਹਸਪਤਾਲ ਡਿਲੀਵਰੀ)

■ ਇਹ <u>ਪਲਾਨ</u> ਦਾ ਸਮੁੱਚਾ <u>ਕਟੋਤੀਯੋਗ</u> ਹੈ	\$200
■ ਮਾਹਰ ਦਾ <u>ਸਹਿ-ਭੁਗਤਾਨ</u>	\$10
■ ਹਸਪਤਾਲ (ਸਹੂਲਤ) <u>ਸਹਿ-ਭੁਗਤਾਨ</u>	0%
■ ਹੋਰ <u>ਸਹਿ-ਬੀਮਾ</u>	0%

ਇਸ ਉਦਾਹਰਣ ਵਿੱਚ ਅਜਿਹੀਆਂ ਸੇਵਾਵਾਂ ਸ਼ਾਮਲ ਹਨ:

ਮਾਹਰ ਦਫ਼ਤਰ ਦੇ ਦੋਰੇ (ਜਨਮ ਤੋਂ ਪਹਿਲਾਂ ਦੀ ਦੇਖਭਾਲ) ਬੱਚੇ ਦੇ ਜਨਮ/ਡਿਲੀਵਰੀ ਸਬੰਧੀ ਪੇਸ਼ੇਵਰ ਸੇਵਾਵਾਂ ਬੱਚੇ ਦੇ ਜਨਮ/ਡਿਲੀਵਰੀ ਸਹੂਲਤ ਸੇਵਾਵਾਂ ਡਾਇਗਨੋਸਟਿਕ ਟੈਸਟ (ਅਲਟਰਾਸਾਊਂਡ ਅਤੇ ਖੁਨ ਦੇ ਕਾਰਜ ਸੰਬੰਧੀ)

ਮਾਹਰ ਦਾ ਦੋਰਾ (ਅਨੇਸਥੀਜੀਆ)

ਕੁੱਲ ਉਦਾਹਰਨ ਲਾਗਤ	\$12,700
-------------------------	-----------------

ਇਸ ਉਦਾਹਰਨ ਵਿੱਚ, ਪੇਗ ਭੁਗਤਾਨ ਕਰੇਗੀ:

<u>ਲਾਗਤ ਸਾਂਝਾਕਰਨ</u>	
<u>ਕਟੋਤੀਯੋਗ</u>	\$200
<u>ਸਹਿ-ਭੁਗਤਾਨ</u>	\$10
<u>ਸਹਿ-ਬੀਮਾ</u>	\$0
ਕੀ ਕਵਰ ਨਹੀਂ ਕੀਤਾ ਜਾਏਗਾ	
ਸੀਮਾਵਾਂ ਜਾਂ ਅਪਵਾਦ	\$60
ਕੁੱਲ ਪੇਗ ਭੁਗਤਾਨ ਕਰੇਗੀ	\$270

ਜੋਖ ਦੇ ਲਈ ਟਾਈਪ 2 ਡਾਇਬਟੀਜ਼ ਦਾ ਪ੍ਰਬੰਧਨ ਕਰਨਾ

(ਇੱਕ ਚੰਗੀ ਤਰ੍ਹਾਂ ਨਿਯੰਤਰਿਤ ਸਥਿਤੀ ਦੀ ਨਿਯਮਤ ਇਨ-ਨੈਟਵਰਕ ਦੇਖਭਾਲ ਦਾ ਇੱਕ ਸਾਲ)

■ ਇਹ <u>ਪਲਾਨ</u> ਦਾ ਸਮੁੱਚਾ <u>ਕਟੋਤੀਯੋਗ</u> ਹੈ	\$200
■ ਮਾਹਰ ਦਾ <u>ਸਹਿ-ਭੁਗਤਾਨ</u>	\$10
■ ਹਸਪਤਾਲ (ਸਹੂਲਤ) <u>ਸਹਿ-ਭੁਗਤਾਨ</u>	0%
■ ਹੋਰ <u>ਸਹਿ-ਬੀਮਾ</u>	0%

ਇਸ ਉਦਾਹਰਣ ਵਿੱਚ ਅਜਿਹੀਆਂ ਸੇਵਾਵਾਂ ਸ਼ਾਮਲ ਹਨ:

ਪਾਇਮਰੀ ਕੇਅਰ ਫਿਜ਼ੀਸ਼ੀਅਨ ਦਫ਼ਤਰ ਦੇ ਦੋਰੇ (ਬਿਮਾਰੀ ਦੀ ਸਿੱਖਿਆ ਸਮੇਤ) ਡਾਇਗਨੋਸਟਿਕ ਟੈਸਟ (ਖੁਨ ਦੇ ਕਾਰਜ ਸੰਬੰਧੀ) ਤਜਵੀਜ਼ ਕੀਤੀਆਂ ਦਿੱਤੀਆਂ ਸੁਗਰ ਸਪਲਾਈ (ਗਲੂਕੋਜ਼ ਮੀਟਰ)

ਮੀਆ ਦਾ ਸਧਾਰਨ ਫੈਕਚਰ

(ਇਨ-ਨੈਟਵਰਕ ਐਮਰਜੈਂਸੀ ਰੂਮ ਦੋਰਾ ਅਤੇ ਫਾਲੋ-ਅੱਪ ਦੇਖਭਾਲ)

■ ਇਹ <u>ਪਲਾਨ</u> ਦਾ ਸਮੁੱਚਾ <u>ਕਟੋਤੀਯੋਗ</u> ਹੈ	\$200
■ ਮਾਹਰ ਦਾ <u>ਸਹਿ-ਭੁਗਤਾਨ</u>	\$10
■ ਹਸਪਤਾਲ (ਸਹੂਲਤ) <u>ਸਹਿ-ਭੁਗਤਾਨ</u>	0%
■ ਹੋਰ <u>ਸਹਿ-ਬੀਮਾ</u>	0%

ਇਸ ਉਦਾਹਰਣ ਵਿੱਚ ਅਜਿਹੀਆਂ ਸੇਵਾਵਾਂ ਸ਼ਾਮਲ ਹਨ:

ਐਮਰਜੈਂਸੀ ਕਮਰੇ ਦੀ ਦੇਖਭਾਲ (ਮੈਡੀਕਲ ਸਪਲਾਈਆਂ ਸਮੇਤ) ਡਾਇਗਨੋਸਟਿਕ ਟੈਸਟ (ਐਕਸ-ਰੇ) ਟਿਕਾਉ ਮੈਡੀਕਲ ਉਪਕਰਨ (ਬਸਾਖੀਆਂ) ਮੁੜ-ਵਸੇਬਾ ਸੇਵਾਵਾਂ (ਸਰੀਰਕ ਇਲਾਜ)

ਕੁੱਲ ਉਦਾਹਰਨ ਲਾਗਤ	\$2,800
-------------------------	----------------

ਇਸ ਉਦਾਹਰਣ ਵਿੱਚ, ਮੀਆ ਭੁਗਤਾਨ ਕਰੇਗੀ:

<u>ਲਾਗਤ ਸਾਂਝਾਕਰਨ</u>	
<u>ਕਟੋਤੀਯੋਗ</u>	\$200
<u>ਸਹਿ-ਭੁਗਤਾਨ</u>	\$100
<u>ਸਹਿ-ਬੀਮਾ</u>	\$200
ਕੀ ਕਵਰ ਨਹੀਂ ਕੀਤਾ ਜਾਏਗਾ	
ਸੀਮਾਵਾਂ ਜਾਂ ਅਪਵਾਦ	\$0
ਕੁੱਲ ਮੀਆ ਭੁਗਤਾਨ ਕਰੇਗੀ	\$500

ਇਹ ਪਲਾਨ ਇਨ੍ਹਾਂ ਉਦਾਹਰਨ ਵਿੱਚ ਕਵਰ ਕੀਤੀਆਂ ਜਾਂਦੀਆਂ ਮੇਵਾਵਾਂ ਦੇ ਹੋਰ ਖਰਚਿਆਂ ਵਾਸਤੇ ਜਿੰਮੇਵਾਰ ਹੋਵੇਗਾ।

ਸਹਾਇਕ ਤਕਨਾਲੋਜੀ

ਸਹਾਇਕ ਤਕਨਾਲੋਜੀ ਦੀ ਵਰਤੋਂ ਕਰਨ ਵਾਲੇ ਵਿਅਕਤੀ ਹੇਠਾਂ ਦਿੱਤੀ ਜਾਣਕਾਰੀ ਤੱਕ ਪੂਰੀ ਤਰ੍ਹਾਂ ਪਹੁੰਚ ਕਰਨ ਦੇ ਯੋਗ ਨਹੀਂ ਹੋ ਸਕਦੇ। ਸਹਾਇਤਾ ਲਈ, ਕਿਰਪਾ ਕਰਕੇ 866-393-0002 'ਤੇ ਕਾਲ ਕਰੋ।

ਸਮਾਰਟਫੋਨ ਜਾਂ ਟੈਬਲੇਟ

ਤੁਹਾਡੇ ਸਮਾਰਟਫੋਨ ਜਾਂ ਟੈਬਲੇਟ ਦੁਆਰਾ ਦਸਤਾਵੇਜ਼ ਦੇਖਣ ਲਈ, ਮੁਫ਼ਤ WinZip ਐਪ ਦੀ ਲੋੜ ਹੈ। ਇਹ ਤੁਹਾਡੇ App Store ਤੋਂ ਉਪਲਬਧ ਹੋ ਸਕਦਾ ਹੈ।

ਗੈਰ-ਭੇਦਭਾਵ

Aetna ਲਾਗੂ ਕੈਲੀਫੋਰਨੀਆ ਅਤੇ ਫੈਡਰਲ ਨਾਗਰਿਕ ਅਧਿਕਾਰਾਂ ਦੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ ਅਤੇ ਲੋਕਾਂ ਨਾਲ ਉਨ੍ਹਾਂ ਦੀ ਨਸ਼ਲ, ਰੰਗ, ਰਾਸਟਰੀ ਮੂਲ, ਲਿੰਗ, ਉਮਰ, ਵਿਕਲਾਂਗਤਾ, ਲਿੰਗ ਪਛਾਣ ਜਾਂ ਜਿਨਸੀ ਝੁਕਾਅ ਦੇ ਆਧਾਰ 'ਤੇ ਵੱਖਰਾ ਵਿਤਕਰਾ, ਵੱਖ ਜਾਂ ਅੱਡ ਵਿਵਹਾਰ ਨਹੀਂ ਕਰਦਾ ਹੈ।

ਅਸੀਂ ਅਪਾਹਜ ਲੋਕਾਂ ਅਤੇ ਉਨ੍ਹਾਂ ਲੋਕਾਂ ਨੂੰ ਮੁਫ਼ਤ ਸਹਾਇਤਾ/ਸੇਵਾਵਾਂ ਪ੍ਰਦਾਨ ਕਰਦੇ ਹਾਂ ਜਿਨ੍ਹਾਂ ਨੂੰ ਭਾਸ਼ਾ ਸਹਾਇਤਾ ਦੀ ਲੋੜ ਹੁੰਦੀ ਹੈ।

ਜੇਕਰ ਤੁਹਾਨੂੰ ਕਿਸੇ ਯੋਗ ਦੁਭਾਸ਼ੀਏ, ਹੋਰ ਫਾਰਮੈਟਾਂ ਵਿੱਚ ਲਿਖਤੀ ਜਾਣਕਾਰੀ, ਅਨੁਵਾਦ ਜਾਂ ਹੋਰ ਸੇਵਾਵਾਂ ਦੀ ਲੋੜ ਹੈ, ਤਾਂ ਆਪਣੇ ID ਕਾਰਡ 'ਤੇ ਦਿੱਤੇ ਨੰਬਰ 'ਤੇ ਕਾਲ ਕਰੋ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਹ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹਾਂ ਜਾਂ ਉੱਪਰ ਦਿੱਤੀ ਗਈ ਸੁਰੱਖਿਅਤ ਸ਼ਰੇਣੀ ਦੇ ਆਧਾਰ 'ਤੇ ਵਿਤਕਰਾ ਕੀਤਾ ਗਿਆ ਹੈ, ਤਾਂ ਤੁਸੀਂ ਇਸ 'ਤੇ ਸੰਪਰਕ ਕਰਕੇ ਸਿਵਲ ਰਾਈਟਸ ਕੋਆਰਡੀਨੇਟਰ ਕੋਲ ਸ਼ਿਕਾਇਤ ਦਰਜ ਕਰ ਸਕਦੇ ਹੋ:

Civil Rights Coordinator,

P.O. Box 14462, Lexington, KY 40512 (CA HMO customers: P.O. Box 24030, Fresno, CA 93779),

1-800-648-7817, TTY: 711,

ਫੈਕਸ: 859-425-3379 (CA HMO ਗਾਹਕ: 860-262-7705), CRCoordinator@aetna.com.

ਤੁਸੀਂ <https://ocrportal.hhs.gov/ocr/portal/lobby.jsf> 'ਤੇ ਉਪਲਬਧ U.S. ਡਿਪਾਰਟਮੈਂਟ ਆਫ਼ ਹੈਲਥ ਐਂਡ ਹੋਊਮਨ ਸਰਵਿਸਿਜ਼, ਆਫਿਸ ਫਾਰ ਸਿਵਲ ਰਾਈਟਸ ਕੰਪਲੈਂਟ ਪੋਰਟਲ ਵਿੱਚ ਨਾਗਰਿਕ ਅਧਿਕਾਰਾਂ ਦੀ ਸ਼ਿਕਾਇਤ ਦਰਜ ਕਰ ਸਕਦੇ ਹੋ ਜਾਂ ਇੱਥੋਂ ਕਰ ਸਕਦੇ ਹੋ: U.S. Department of Health and Human Services, 200 Independence Avenue SW., Room 509F, HHH Building, Washington, DC 20201, or at 1-800-368-1019, 800-537-7697 (TDD).

Aetna ਲਾਈਫ਼ ਇੰਸੋਰੇਂਸ ਕੰਪਨੀ ਅਤੇ ਇਸਦੇ ਸਹਿਯੋਗੀਆਂ (Aetna) ਸਮੇਤ Aetna ਗਰੁੱਪ ਦੀਆਂ ਇੱਕ ਜਾਂ ਵੱਧ ਕੰਪਨੀਆਂ ਦੁਆਰਾ ਪ੍ਰਦਾਨ ਕੀਤੇ ਉਤਪਾਦਾਂ ਅਤੇ ਸੇਵਾਵਾਂ ਲਈ ਵਰਤਿਆ ਜਾਣ ਵਾਲਾ ਬ੍ਰਾਂਡ ਨਾਮ ਹੈ।

ଓଡ଼ିଆ ମହାଇତା:

To access language services at no cost to you, call 1-800-370-4526.

Albanian -	Për shërbime përkthimi falas për ju, telefononi 1-800-370-4526.
Amharic -	የኢትዮጵያ አዲስ አበባ የፌዴራል ቤት: 1-800-370-4526 ዘመን::
Arabic -	للحصول على الخدمات اللغوية دون أي تكلفة، الرجاء التصال على الرقم 1-800-370-4526
Armenian -	Անվճար լեզվական ծառայություններից օգտվելու համար զանգահարեք 1-800-370-4526 հեռախոսահամարով:
Bahasa Indonesia -	Untuk bantuan dalam bahasa Indonesia, silakan hubungi 1-800-370-4526 tanpa dikenakan biaya.
Bantu-Kirundi -	Kugira uronke serivisi z'indimi atakiguzi, hamagara 1-800-370-4526.
Bengali-Bangala -	আপনাকে বিনামূলকভে ভাষা পরিকষা প্রক্রিয়া প্রদান করব এই নম্বরে প্রেরণ করুন: 1-888-982-3861।
Bisayan-Visayan -	Ngadto maakses ang mga serbisyo sa pinulongan alang libre, tawagan sa 1-800-370-4526.
Burmese -	သင့်အနေဖြင့် အခေါ်မျက်းဝေး၏ မေပးရပဲ ဘာသာစကားဝန်ဆောင်မှုး ရရှိနိုင် 1-800-370-4526 ထို့ပဲ ဖုန်းဝေဆိပ်ပါ။
Catalan -	Per accedir a serveis lingüístics sense cap cost per vostè, telefoni al 1-800-370-4526.
Chamorro -	Para un hago' i setbision lengguåhi ni dibåtde para hågu, ågang 1-800-370-4526.
Cherokee -	GYOKA STOHOMOKA OGOSHEGOJI L AGOKA JCEGWALJ ñAY, OIOTHWOTY 1-800-370-4526.
Chinese -	如欲使用免費語言服務，請致電 1-800-370-4526。
Choctaw -	Anumpa tohsholi I toksvli ya peh pilla ho ish I paya hinla, I paya 1-800-370-4526.
Cushite -	Tajaajiiloota afaanii garuu bilisaa ati argaachuuf,bilbili 1-800-370-4526.
Dutch -	Voor gratis toegang tot taaldiensten, bell 1-800-370-4526.
French -	Afin d'accéder aux services langagiers sans frais, composez le 1-800-370-4526.
French Creole -	Pou jwenn sèvis lang gratis, rele 1-800-370-4526.
German -	Um auf für Sie kostenlose Sprachdienstleistungen zuzugreifen, rufen Sie 1-800-370-4526 an.
Greek -	Για να επικοινωνήσετε χωρίς χρέωση με το κέντρο υποστήριξης πελατών στη γλώσσα σας, τηλεφωνήστε στον αριθμό 1-800-370-4526.
Gujarati -	તમારેકોઇ જાતના ખર્ચવિના ભાષાની સેન્ટોઓની પહોર માટે, કોલ કરો 1-800-370-4526.

Hawaiian -	No ka wala‘au ‘ana me ka lawelawe ‘ōlelo e kahea aku i kēia helu kelepona 1-800-370-4526. Kāki ‘ole ‘ia kēia kōkua nei.
Hindi -	आपकेलिए बिना कक्सी कीमत के भाषा सेवाओंका उपयोग करनेकेलिए, 1-800-370-4526 पर कॉल करें।
Hmong -	Xav tau kev pab txhais lus tsis muaj nqi them rau koj, hu 1-800-370-4526.
Igbo -	Iji nwetaòhèrè na ọṛu gasị asụṣụ n'efu, kpọọ 1-800-370-4526
Ilocano -	Tapno maaksesyo dagiti serbisio maipapan iti pagsasao nga awan ti bayadanyo, tawagan ti 1-800-370-4526.
Indonesian -	Untuk mengakses layanan bahasa tanpa dikenakan biaya, hubungi 1-800-370-4526.
Italian -	Per accedere ai servizi linguistici, senza alcun costo per lei, chiami il numero 1-800-370-4526.
Japanese -	言語サービスを無料でご利用いただくには、1-800-370-4526までお電話ください。
Karen -	လာတိကမ္ဘာကျိုးအတိမာအတိပိုးတိမာတော်လာတအိုးအပူလာကဘာ့ဟူးအီးဘာ့နှင့် ၁-၈၀၀-၃၇၀-၄၅၂၆ ထား၍။
Korean -	무료 언어 서비스를 이용하려면 1-800-370-4526 번으로 전화해 주십시오.
Kru-Bassa -	Mì dyi wudu-dù kà kò qò bë dyi moú nì Pídyi ní, nií, qá nòbà nià ke: 1-800-370-4526
Kurdish -	بۆ دەسپىر اگەيشتن بە خزمەتگوزارى زمان بەھى تىچۇن بۆ تو، پەيەندى بکە بە ژمارە 1-800-370-4526
Laotian -	ເພື່ອຕົວຢ່າງໃຈກໍານົບນົການພາສາໄດ້ລົບລະບົບທຳກ່ຽວທ່ານ, ໃຫ້ໂທທາງເປົ້າ 1-888-982-3862
Marathi -	कोणत्याही शल्कुकालशवाय भाषा सेवा प्राप्त करण्यासाठी,, 1-800-370-4526 वर फोन करा.
Marshallese -	Nan etal nan jikin jiban ikjen Kajin ilo an ejelok onen nan kwe, kirlok 1-800-370-4526.
Micronesian -	
Pohnpeyan -	Pwehn alehdi sawas en lokaia kan ni sohte pweipwei, koahlih 1-800-370-4526.
Mon-Khmer, Cambodian -	ធម៌ម្រីនកូលបានសរុបអ្នកជំនាញគិតផ្សេងៗសម្រាប់លោកអ្នក ស្ថមបោកក្បែរសំពួរទាំងអស់ 1-888- 982-3862។
Navajo -	T'áá ni nizaad k'ehjí bee níká a'dooowł doo bááh ílínígóó kojí' hólne' 1-800-370-4526.
Nepali -	निःशुल्क भाषा सेवा प्राप्त गर्न 1-800-370-4526 मा टेलिफोन गर्नुहोस्।
Nilotic-Dinka -	Tē kɔɔr yin we̥ir de thokic ke c̥in w̥eu kɔɔr keek t̥enɔŋ yin. Ke c̥ol kɔɔc ye kɔɔc kuɔny ne nɔmba 1-800-370-4526.
Norwegian -	For tilgang til kostnadsfri språktjenester, ring 1-800-370-4526.
Pennsylvania Dutch -	Um Schprooch Services zu griege mitaus Koscht, ruff 1-800-370-4526.
Persian -	برای دسترسی به خدمات زبان به طور رایگان، با شماره 1-800-370-4526 تماس بگیرید.
Polish -	Aby uzyskać dostęp do bezpłatnych usług językowych proszę zadzwonoć 1-800-370-4526.
Portuguese -	Para acessar os serviços de idiomas sem custo para você, ligue para 1-800-370-4526.

Punjabi -	ਤੁਹਾਡੇ ਲਈ ਬਿਨਾਂ ਕਿਸੇ ਕੀਮਤ ਵਾਲੀਆਂ ਭਾਸ਼ਾ ਸੇਵਾਵਾਂ ਦੀ ਵਰਤੋਂ ਕਰਨ ਲਈ, 1-800-370-4526 'ਤੇ ਛੇਨ ਕਰੋ।
Romanian -	Pentru a accesa gratuit serviciile de limbă, apelați 1-800-370-4526.
Russian -	Для того чтобы бесплатно получить помощь переводчика, позвоните по телефону 1-800-370-4526.
Samoan -	Mo le mauaina o auaunaga tau gagana e aunoa ma se totogi, vala'au le 1-800-370-4526.
Serbo-Croatian -	Za besplatne prevodilačke usluge pozovite 1-800-370-4526.
Spanish -	Para acceder a los servicios de idiomas sin costo, llame al 1-800-370-4526.
Sudanic-Fulfude -	Heeba a nasta jangirde djey wolde wola chede bo apelou lamba 1-800-370-4526.
Swahili -	Kupata huduma za lugha bila malipo kwako, piga 1-800-370-4526.
Syriac -	لِلْجَهْنَمْ بِكَ، ۱-۸۰۰-۳۷۰-۴۵۲۶
Tagalog -	Para ma-access ang mga serbisyo sa wika nang wala kayong babayaran, tumawag sa 1-800-370-4526.
Telugu -	మీరు భాష స్వలను ఉచితంగా అందుకునండుకు, 1-800-370-4526 కు కాల్ చేయండి.
Thai -	หากท่านต้องการเข้าถึงการบริการทางด้านภาษาโดยไม่มีค่าใช้จ่าย โปรดโทร 1-800-370-4526.
Tongan -	Kapau 'oku ke fiema'u ta' etōtōngi 'a e ngaahi sēvesi kotoa pē he ngaahi lea kotoa, telefoni ki he 1-800-370-4526.
Trukese -	Ren omw kopwe angei aninisin eman chon awewei (ese kamo), kopwe kori 1-800-370-4526.
Turkish -	Sizin için ücretsiz dil hizmetlerine erişebilmek için, 1-800-370-4526 numarayı arayın.
Ukrainian -	Щоб отримати безкоштовний доступ до мовних послуг, задзвоніть за номером 1-800-370-4526.
Urdu -	بالقیمت زبان سے متعلق خدمات حاصل کرنے کے لیے ، 1-888-982-3862 پر بات کریں۔
Vietnamese -	Nếu quý vị muốn sử dụng miễn phí các dịch vụ ngôn ngữ, hãy gọi tới số 1-800-370-4526.
Yiddish -	1-800-370-4526 צו צוטרייט שפראאר באדינונגען איין קײַן פרײַץ צו איר, רופּן
Yoruba -	Lati wonú awọn isé èdè l'ofe fun o, pe 1-800-370-4526.